

ਸਿੱਖ - ਮਤਲਬ ਵਿਦਿਆਰਥੀ। ਸਿੱਖ ਹੋਣ ਦਾ ਮਤਲਬ ਇਹੀ ਹੈ ਕਿ, ਉਮਰ ਕੋਈ ਵੀ ਹੋਵੇ, ਸਾਨੂੰ ਸਿੱਖਣਾ ਬੰਦ ਨਹੀਂ ਕਰਨਾ ਚਾਹੀਦਾ। ਇਸ pandemic ਵਿੱਚ, ਮੈਂ ਅਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਵੱਧ ਤੋਂ ਵੱਧ ਜੋ ਵੀ ਸਿੱਖ ਸਕਦੀ ਹਾਂ, ਮੈਂ ਸਿੱਖਾਂ।

ਸਬ ਤੋਂ ਪਹਿਲਾਂ, LA ਦੀ ਸੰਗਤ ਨਾਲ ਮੈਂ ਹਰ ਰੋਜ਼ Zoom ਤੇ ਜੁੜਦੀ ਹਾਂ। ਸਵੇਰੇ ਪੰਜ ਵਜੇ ਅਸੀਂ ਮਿਲਕੇ ਨਿਤਨੇਮ ਕਰਦੇ ਹਾਂ, ਛੇ ਵਜੇ ਸ਼ਾਮੀ ਰਹਿਰਾਸ ਸਾਹਿਬ ਲਈ ਜੁੜਦੇ ਹਾਂ, ਅਤੇ ਐਤਵਾਰ ਨੂੰ ਆਸਾ ਕੀ ਵਾਰ, Gurmat class, ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੁਸਤਕਾਂ ਪੜ੍ਹਦੇ ਹਾਂ। ਇਸ ਤੋਂ ਇਲਾਵਾ, ਹਰ ਸੋਮਵਾਰ ਅਤੇ ਬੁਧਵਾਰ ਗੁਰਬਾਣੀ ਉਚਾਰਣ ਦੀ ਵੀਚਾਰ ਕਰਦੇ ਹਾਂ, ਅਤੇ ਹਰ ਵੀਰਵਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ। ਇਹ ਸਮਾਗਮਾਂ ਕਰਕੇ ਮੇਰੇ ਜੀਵਨ ਦੇ ਵਿੱਚ discipline ਰਹਿਆ ਹੈ। ਮੈਨੂੰ ਪਤਾ ਹੈ ਕਿ ਮੈਂ ਸਮੇਂ ਸਿਰ ਉੱਠਕੇ ਸੰਗਤ ਦੇ ਨਾਲ ਨਿਤਨੇਮ ਕਰਨਾ ਹੈ, ਸ਼ਾਮੀ ਰਹਿਰਾਸ ਸਾਹਿਬ ਛੇ ਵਜੇ ਹੀ ਕਰਨਾ ਹੈ, ਤੇ ਐਤਵਾਰ ਦਾ ਜੋ ਪਹਿਲਾਂ ਤੋਂ ਹੀ ਨੇਮ ਸੀ ਕਿ ਗੁਰਦੁਆਰੇ ਆਸਾ ਕੀ ਵਾਰ ਕੀਰਤਨ ਰੂਪ ਵਿੱਚ ਕਰਨੀ ਹੈ, ਉਹੀ ਨੇਮ, 8-11, ਹਾਲੇ ਵੀ ਨਿਭਾਉਣਾ ਹੈ। ਸੰਗਤ ਨਾਲ ਜੁੜਨ ਕਰਕੇ ਮੇਰੀ ਪੰਜਾਬੀ ਦੀ ਸ਼ਬਦਾਵਲੀ ਵੱਧ ਰਹੀ ਹੈ, ਮੇਰੀ ਕੀਰਤਨ ਦੀ ਸੇਵਾ ਲੱਗੀ ਰਹਿੰਦੀ ਹੈ, ਤੇ ਮੈਂ ਸਿੱਖੀ ਨਾਲ ਜੁੜੀ ਰਹਿੰਦੀ ਹਾਂ। ਮੈਂ ਆਪਣੀ ਸਹੇਲੀਆਂ ਨਾਲ ਸਹਿਜ ਪਾਠ ਵੀ ਸ਼ੁਰੂ ਕੀਤਾ ਹੋਇਆ ਹੈ - ਅਸੀਂ ਹਰ ਰੋਜ਼ call ਕਰਦੇ ਹਾਂ। ਇਸ call ਦੇ ਵਿੱਚ ਅਸੀਂ ਦੁਖਭੰਜਨੀ ਸਾਹਿਬ ਤੋਂ ਇੱਕ ਸ਼ਬਦ ਦੇਖ ਕੇ ਪੰਜਾਬੀ ਦੇ ਵਿੱਚ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਇੱਕ ਦੂਜੇ ਨੂੰ ਯਾਦ ਕਰਾ ਦੇਂਦੇ ਹਾਂ ਕਿ ਸਹਿਜ ਪਾਠ ਕਰਨਾ ਹੈ। ਇਹ ਸੰਗਤ ਕਰਕੇ ਹੀ ਮੇਰਾ support system ਬਣਿਆ ਰਹਿਆ ਹੈ, ਖਾਸ ਕਰਕੇ ਜਦੋਂ May ਦੇ ਵਿੱਚ ਮੇਰੇ exams ਚਲ ਰਹੇ ਸਨ।

ਸੰਗਤ ਨਾਲ ਜੁੜਨ ਤੋਂ ਇਲਾਵਾ, ਮੈਂ ਆਪਣੇ ਵਲੋਂ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। United Sikhs ਨਾਲ ਮੈਂ social media ਲਈ grammar/spelling check ਕਰਨ ਦੀ ਮਦਦ ਕਰਦੀ ਹਾਂ। ਮੈਂ ਹੁਣ tutoring ਦੀ ਸੇਵਾ ਵੀ ਸ਼ੁਰੂ ਕਰ ਰਹੀ ਹਾਂ। ਹਰ ਸ਼ਨੀਵਾਰ ਮੈਂ ਲੰਗਰ ਦੀ ਸੇਵਾ ਕਰਨ ਜਾਂਦੀ ਹਾਂ ਜਿਥੇ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। American Red Cross ਦੇ ਨਾਲ ਵੀ ਮੈਂ volunteer ਕਰਦੀ ਹਾਂ - Blood Drive Ambassador ਹੋਣ ਦੇ ਰੋਲ ਵਿੱਚ ਮੈਂ blood donors ਨੂੰ sign in ਨਾਲ ਮਦਦ ਕਰਾਂਦੀ ਹਾਂ।

ਸਿੱਖੀ ਵਿੱਚ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਸਾਨੂੰ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰ ਕਰਕੇ ਭਾਣੇ ਵਿੱਚ ਰਹਣਾ ਚਾਹੀਦਾ ਹੈ। Pandemic ਦੇ ਸ਼ੁਰੂ ਵਿੱਚ, ਮੈਂ social distancing ਕਰਕੇ ਅਤੇ school ਬੰਦ ਹੋਣ ਕਰਕੇ ਥੋੜੀ ਉਦਾਸ ਸੀ, ਪਰ ਮਮਾ ਨੇ ਮੈਨੂੰ ਇਹੀ ਗੱਲ ਯਾਦ ਕਰਾਈ, ਕਿ ਸਾਰਾ ਕੁਝ ਗੁਰੂ ਸਾਹਿਬ ਦੇ ਭਾਣੇ ਵਿੱਚ ਹੀ ਹੁੰਦਾ ਹੈ। ਜਦੋਂ ਸੰਗਤ ਨਾਲ ਮੈਂ ਜੁੜਦੀ ਹਾਂ, ਮੈਨੂੰ ਬਹੁਤ ਚੰਗਾ ਲੱਗਦਾ ਹੈ।

In conclusion, I would just like to say that I'm so glad to be a part of the LA Sangat, especially during these times. Despite the unfortunate circumstances, I'm grateful that I'm able to utilize my time during this pandemic because I would never have gotten the chance to connect with Sikhi or understand Gurbani had school been going on as normal or anything else, and I have never felt closer to Sangat and Waheguru ji. I can only do Ardaas that Waheguru ji continues to bless me with such Sangat and kirpa.

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ